

## CIBC ਮੌਰਗੇਜਾਂ ਲਈ ਕ੍ਰੈਡਿਟਰ ਇੰਸ਼ੋਰੈਂਸ — ਉਤਪਾਦ ਦਾ ਸਾਰ

ਇਹ ਜਾਣਦੇ ਹੋਏ ਵਰਤਮਾਨ ਵਿੱਚ ਸੁਰੱਖਿਅਤ ਮਹਸੂਸ ਕਰੋ ਕਿ ਤੁਸੀਂ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕੀਤੀ ਹੈ



### ਆਪਣੇ CIBC ਮੌਰਗੇਜ ਲਈ ਕ੍ਰੈਡਿਟਰ ਇੰਸ਼ੋਰੈਂਸ (ਲੈਣਦਾਰ ਬੀਮਾ) ਕਉ ਚੁਣਿਆ ਜਾਵੇ?

ਜਦੋਂ ਤੁਸੀਂ ਅਜਿਹੀ ਬੀਮਾ ਕਵਰੇਜ ਖਰੀਦਦੇ ਹੋ ਜੋ ਤੁਹਾਡੇ ਲਈ ਸਹੀ ਹੈ, ਤਾਂ ਤੁਸੀਂ ਭਵਿੱਖ ਵਿੱਚ ਤੁਹਾਡੀ ਆਮਦਨੀ ਨਾਲ ਸਮਝੌਤਾ ਹੋਣ ਦੇ ਬਾਵਜੂਦ ਵੀ ਆਪਣੇ ਅਤੇ ਆਪਣੇ ਪਰਿਵਾਰ ਦੀ ਤੁਹਾਡੇ ਘਰ ਵਿੱਚ ਰਹਿਣ ਦੀ ਯੋਗਤਾ ਦੀ ਰੱਖਿਆ ਕਰ ਰਹੇ ਹੋ। CIBC ਮੌਰਗੇਜਾਂ ਲਈ ਕ੍ਰੈਡਿਟਰ ਇੰਸ਼ੋਰੈਂਸ, The Canada Life Assurance Company (Canada Life) ਦੁਆਰਾ ਦਿੱਤਾ ਜਾਂਦਾ ਲੈਣਦਾਰ ਦਾ ਸਮੂਹਿਕ ਬੀਮਾ ਹੈ। ਇਹ ਬੀਮਾ ਤੁਹਾਡੀ ਮੌਤ ਜਾਂ ਕਵਰ ਕੀਤੀ ਜਾਂਦੀ ਗੰਭੀਰ ਬਿਮਾਰੀ ਦੀ ਸਥਿਤੀ ਵਿੱਚ ਤੁਹਾਡੇ ਮੌਰਗੇਜ ਕਰਜ਼ੇ ਨੂੰ ਅਦਾ ਕਰਨ ਜਾਂ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਜੇਕਰ ਤੁਸੀਂ ਕਸਿ ਅਸਮਰਥਤਾ ਕਾਰਨ ਕੰਮ ਨਹੀਂ ਕਰ ਸਕਦੇ ਹੋ ਜਾਂ ਬਿਨਾਂ ਇੱਛਾ ਦੇ ਨੌਕਰੀ ਚਲੀ ਜਾਂਦੀ ਹੈ ਤਾਂ ਇਹ ਤੁਹਾਡੇ ਮੌਰਗੇਜ ਦੇ ਭੁਗਤਾਨਾਂ ਨੂੰ ਕਵਰ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।

|                    |                                                                                                                                                                                                                                           |
|--------------------|-------------------------------------------------------------------------------------------------------------------------------------------------------------------------------------------------------------------------------------------|
| <b>ਸੁਰੱਖਿਆ</b>     | ਜੇਕਰ ਤੁਸੀਂ ਕਸਿ ਅਸਮਰਥਤਾ ਕਾਰਨ ਕੰਮ ਨਹੀਂ ਕਰ ਸਕਦੇ ਹੋ, ਬਿਨਾਂ ਇੱਛਾ ਦੇ ਨੌਕਰੀ ਚਲੇ ਜਾਣ ਦਾ ਸਾਹਮਣਾ ਕਰਦੇ ਹੋ, ਤੁਹਾਨੂੰ ਕਸਿ ਕਵਰ ਕੀਤੀ ਜਾਂਦੀ ਗੰਭੀਰ ਬਿਮਾਰੀ ਦਾ ਪਤਾ ਲੱਗਦਾ ਹੈ, ਜਾਂ ਤੁਹਾਡੀ ਮੌਤ ਦੀ ਸਥਿਤੀ ਵਿੱਚ, ਤੁਹਾਡੇ CIBC ਮੌਰਗੇਜ ਲਈ ਵੀਤੀ ਸੁਰੱਖਿਆ।                |
| <b>ਤੁਰੰਤ ਕਵਰੇਜ</b> | ਜੇਕਰ ਤੁਸੀਂ ਅਰਜ਼ੀ 'ਤੇ ਸਾਰੇ ਸਹਿਤ ਸੰਬੰਧੀ ਸਵਾਲਾਂ ਦਾ ਜਵਾਬ "ਨਹੀਂ" ਦਿੰਦੇ ਹੋ ਅਤੇ ਤੁਹਾਡਾ CIBC ਮੌਰਗੇਜ ਕਰਜ਼ਾ ਮਨਜ਼ੂਰ ਹੋ ਜਾਂਦਾ ਹੈ, ਤਾਂ ਉਸੇ ਵੇਲੇ ਪ੍ਰਵਾਨਗੀ ਅਤੇ ਕਵਰੇਜ ਤੁਰੰਤ ਸ਼ੁਰੂ ਹੋ ਜਾਂਦੀ ਹੈ।                                                            |
| <b>ਸਹੂਲਤ</b>       | ਆਪਣੇ ਬੀਮੇ ਦੇ ਪ੍ਰੀਮੀਅਮਾਂ ਲਈ ਵੱਖਰੇ ਭੁਗਤਾਨ ਕਰਨ ਬਾਰੇ ਚਿੰਤਾ ਨਾ ਕਰੋ — ਉਹ ਤੁਹਾਡੇ CIBC ਮੌਰਗੇਜ ਕਰਜ਼ੇ ਦੇ ਭੁਗਤਾਨ ਵਿੱਚ ਸ਼ਾਮਲ ਕੀਤੇ ਜਾਂਦੇ ਹਨ ਅਤੇ ਜੇਕਰ ਤੁਸੀਂ ਆਪਣੇ CIBC ਮੌਰਗੇਜ ਕਰਜ਼ੇ ਦੇ ਭੁਗਤਾਨ ਦੀ ਵਾਰਵਾਰਤਾ ਨੂੰ ਬਦਲਦੇ ਹੋ ਤਾਂ ਆਪਣੇ ਆਪ ਵਿਵਸਥਾਤਿ ਹੋ ਜਾਂਦੇ ਹਨ। |

### ਵਧੇਰੇ ਜਾਣਨ ਲਈ:



ਅੱਜ ਕਸਿ CIBC ਸਲਾਹਕਾਰ ਨਾਲ ਗੱਲ ਕਰੋ  
ਕਊਬੈਕ ਖੇਤਰ: [1866 307-2555](tel:18663072555)  
ਬਾਕੀ ਦਾ ਕੈਨੇਡਾ: [1866 321-3639](tel:18663213639)

CIBC ਕਗਿ ਸੈਂਟਰ ਵੱਖਿ ਜਾਓ  
[cibc.com/creditor](http://cibc.com/creditor) 'ਤੇ ਜਾਓ

ਇਸ ਬੀਮੇ ਨੂੰ ਖਰੀਦਣਾ ਤੁਹਾਡੀ ਚੋਣ ਹੈ ਅਤੇ ਕਸਿ ਵੀ CIBC ਉਤਪਾਦ ਜਾਂ ਸੇਵਾ ਨੂੰ ਪ੍ਰਾਪਤ ਕਰਨ ਲਈ ਲਾਜ਼ਮੀ ਨਹੀਂ ਹੈ। ਇਸ ਉਤਪਾਦ ਦੇ ਸਾਰ ਵੀਚ ਦਾਤੀ ਗਈ ਜਾਣਕਾਰੀ ਦਾ ਮਕਸਦ ਸਰਿਫ਼ ਇੱਕ ਆਮ ਸਾਰ ਹੈ। ਲਾਭਾਂ, ਲਾਗਤ, ਯੋਗਤਾ ਸ਼ਰਤਾਂ, ਸੀਮਾਵਾਂ ਅਤੇ ਅਲਹਦਿਗੀਆਂ (ਅਲਹਦਿਗੀਆਂ ਅਜਹਿ ਹਾਲਾਤ ਹਨ ਜਦੋਂ ਲਾਭਾਂ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ) ਦੇ ਪੂਰੇ ਵੇਰਵੇ ਸਮੇਤ ਕਵਰੇਜ ਦੇ ਪੂਰੇ ਵੇਰਵਿਆਂ ਲਈ ਕਰਿਪਾ ਕਰਕੇ ਬੀਮੇ ਦਾ ਸਰਟੀਫਿਕੇਟ ਦੇਖੋ।

ਧਿਆਨ ਦਓ: ਹਰੇਕ ਕਵਰੇਜ ਲਈ ਵੱਧ ਤੋਂ ਵੱਧ ਦੋ ਵਫਿਕਤੀਆਂ ਦਾ ਬੀਮਾ ਕੀਤਾ ਜਾ ਸਕਦਾ ਹੈ। ਤੁਹਾਡਾ ਇੱਕੋ ਮੌਰਗੇਜ ਕਰਜ਼ੇ 'ਤੇ ਡਸਿਏਬਲਿਟੀ ਇੰਸ਼ੋਰੈਂਸ ਅਤੇ ਡਸਿਏਬਲਿਟੀ ਇੰਸ਼ੋਰੈਂਸ ਪਲੱਸ ਦੋਵਾਂ ਲਈ ਬੀਮਾ ਨਹੀਂ ਕੀਤਾ ਜਾ ਸਕਦਾ ਹੈ।

## CIBC ਮੌਰਗੇਜਾਂ ਲਈ ਜੀਵਨ ਬੀਮਾ ਅਤੇ ਗੰਭੀਰ ਬਿਮਾਰੀ ਬੀਮਾ

| ਸਾਰ                                                                                | ਜੀਵਨ ਬੀਮਾ                                                                                                                                                                                                                                                                                                                                                                                                                                                                                                                | ਖ਼ਤਰਨਾਕ ਬਿਮਾਰੀ ਦਾ ਬੀਮਾ                                                                                                                                                                                                                                                                                                                                                                                                                                                                                                                                                                          |
|------------------------------------------------------------------------------------|--------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------|-------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------|
| ਇਹ ਕੀ ਕਵਰ ਕਰਦਾ ਹੈ                                                                  | ਜਾਨੀ ਨੁਕਸਾਨ।                                                                                                                                                                                                                                                                                                                                                                                                                                                                                                             | ਕਵਰ ਕੀਤੀ ਗੰਭੀਰ ਬਿਮਾਰੀ (ਕੈਂਸਰ, ਤੀਬਰ ਦਲਿ ਦਾ ਦੌਰਾ, ਸਟ੍ਰੋਕ, ਜਾਂ ਦਲਿ ਦੀ ਧਮਨੀ ਦੀ ਬਾਈਪਾਸ ਸਰਜਰੀ) ਦਾ ਨਦਿਾਨ।                                                                                                                                                                                                                                                                                                                                                                                                                                                                                              |
| ਕੌਣ ਅਰਜ਼ੀ ਦੇ ਸਕਦਾ ਹੈ                                                               | <ul style="list-style-type: none"> <li>ਕੈਨੇਡਾ ਦਾ ਵਸਨੀਕ;</li> <li>18 ਸਾਲ ਜਾਂ ਵੱਧ ਅਤੇ 65 ਸਾਲ ਤੋਂ ਘੱਟ ਦੀ ਉਮਰ*;</li> <li>CIBC ਮੌਰਗੇਜ ਕਰਜ਼ੇ ਲਈ ਪ੍ਰਵਾਨਤਿ</li> <li>CIBC ਮੌਰਗੇਜ ਕਰਜ਼ੇ 'ਤੇ ਉਧਾਰ ਲੈਣ ਵਾਲਾ, ਸਹਿ-ਉਧਾਰ ਲੈਣ ਵਾਲਾ ਜਾਂ ਗਾਰੰਟਰ; ਅਤੇ</li> <li>ਤੁਹਾਡੇ ਸਾਰੇ ਜੀਵਨ-ਬੀਮਾ ਵਾਲੇ CIBC ਮੌਰਗੇਜ ਕਰਜ਼ਿਆਂ 'ਤੇ ਪਹਲਿ ਤੋਂ ਹੀ \$10,00,000 ਤੋਂ ਵੱਧ ਦਾ ਜੀਵਨ ਬੀਮਾ ਨਹੀਂ ਹੋਣਾ ਚਾਹੀਦਾ</li> </ul> <p>*ਧਿਆਨ ਦਓ: ਜੇਕਰ ਤੁਹਾਡੀ ਅਰਜ਼ੀ ਪ੍ਰਾਪਤ ਹੋਣ ਸਮੇਂ ਤੁਹਾਡੀ ਉਮਰ 65 ਅਤੇ 69 ਸਾਲ ਦੇ ਵਚਿਕਾਰ ਹੈ, ਤਾਂ ਤੁਸੀਂ "ਕਵਰੇਜ ਲਈ ਪਹਲਿ ਤੋਂ ਮਾਨਤਾ" ਲਈ ਯੋਗ ਹੋ ਸਕਦੇ ਹੋ।</p> | <ul style="list-style-type: none"> <li>ਕੈਨੇਡਾ ਦਾ ਵਸਨੀਕ;</li> <li>18 ਸਾਲ ਜਾਂ ਵੱਧ ਅਤੇ 56 ਸਾਲ ਤੋਂ ਘੱਟ ਦੀ ਉਮਰ*;</li> <li>CIBC ਮੌਰਗੇਜ ਕਰਜ਼ੇ ਲਈ ਪ੍ਰਵਾਨਤਿ</li> <li>CIBC ਮੌਰਗੇਜ ਕਰਜ਼ੇ 'ਤੇ ਉਧਾਰ ਲੈਣ ਵਾਲਾ, ਸਹਿ-ਉਧਾਰ ਲੈਣ ਵਾਲਾ ਜਾਂ ਗਾਰੰਟਰ; ਅਤੇ</li> <li>ਤੁਹਾਡੇ ਸਾਰੇ ਗੰਭੀਰ ਬਿਮਾਰੀ ਦੇ ਬੀਮੇ ਵਾਲੇ CIBC ਮੌਰਗੇਜ ਕਰਜ਼ਿਆਂ 'ਤੇ ਪਹਲਿ ਤੋਂ ਹੀ \$500,000 ਤੋਂ ਵੱਧ ਦਾ ਗੰਭੀਰ ਬਿਮਾਰੀ ਦਾ ਬੀਮਾ ਨਹੀਂ ਹੋਣਾ ਚਾਹੀਦਾ</li> </ul> <p>*ਧਿਆਨ ਦਓ: ਜੇਕਰ ਤੁਹਾਡੀ ਅਰਜ਼ੀ ਪ੍ਰਾਪਤ ਹੋਣ ਸਮੇਂ ਤੁਹਾਡੀ ਉਮਰ 56 ਅਤੇ 69 ਸਾਲ ਦੇ ਵਚਿਕਾਰ ਹੈ, ਤਾਂ ਤੁਸੀਂ "ਕਵਰੇਜ ਲਈ ਪਹਲਿ ਤੋਂ ਮਾਨਤਾ" ਲਈ ਯੋਗ ਹੋ ਸਕਦੇ ਹੋ।</p>                                                    |
| ਇਹ ਕਨਿਾ ਭੁਗਤਾਨ ਕਰਦਾ ਹੈ                                                             | ਲਾਭ ਦੀ ਰਕਮ ਤੁਹਾਡੀ ਮੌਤ ਦੀ ਮਤਿ ਨੂੰ, ਵੱਧ ਤੋਂ ਵੱਧ ਲਾਭ ਤੱਕ, ਤੁਹਾਡੇ ਬੀਮੇ ਵਾਲੇ CIBC ਮੌਰਗੇਜ ਕਰਜ਼ੇ ਦਾ ਬਾਕੀ ਬਚਿਆ ਮੂਲ ਬਕਾਇਆ ਹੈ। ਤੁਹਾਡੇ ਜੀਵਨ-ਬੀਮਾ ਵਾਲੇ CIBC ਮੌਰਗੇਜ ਕਰਜ਼ਿਆਂ ਲਈ ਵੱਧ ਤੋਂ ਵੱਧ ਲਾਭ \$10,00,000 ਹੈ। ਇਸ ਲਈ, ਅਜਹਿ ਮਾਮਲੇ ਹੋ ਸਕਦੇ ਹਨ ਜਥਿ ਤੁਹਾਡੇ ਮੌਰਗੇਜ ਕਰਜ਼ੇ ਨੂੰ ਸਰਿਫ਼ ਅੰਸ਼ਕ ਤੌਰ 'ਤੇ ਕਵਰ ਕੀਤਾ ਗਿਆ ਹੈ।                                                                                                                                                                                                                          | ਲਾਭ ਦੀ ਰਕਮ ਤੁਹਾਡੇ ਨਦਿਾਨ ਦੀ ਮਤਿ ਨੂੰ, ਵੱਧ ਤੋਂ ਵੱਧ ਲਾਭ ਤੱਕ, ਤੁਹਾਡੇ ਬੀਮੇ ਵਾਲੇ CIBC ਮੌਰਗੇਜ ਕਰਜ਼ੇ ਦਾ ਬਾਕੀ ਬਚਿਆ ਮੂਲ ਬਕਾਇਆ ਹੈ। ਤੁਹਾਡੇ ਗੰਭੀਰ ਬਿਮਾਰੀ ਦੇ ਬੀਮੇ ਵਾਲੇ CIBC ਮੌਰਗੇਜ ਕਰਜ਼ਿਆਂ ਲਈ ਵੱਧ ਤੋਂ ਵੱਧ ਲਾਭ \$500,000 ਹੈ। ਇਸ ਲਈ, ਅਜਹਿ ਮਾਮਲੇ ਹੋ ਸਕਦੇ ਹਨ ਜਥਿ ਤੁਹਾਡੇ ਮੌਰਗੇਜ ਕਰਜ਼ੇ ਨੂੰ ਸਰਿਫ਼ ਅੰਸ਼ਕ ਤੌਰ 'ਤੇ ਕਵਰ ਕੀਤਾ ਗਿਆ ਹੈ।                                                                                                                                                                                                                                                                                      |
| ਅਲਹਦਿਗੀਆਂ (ਪੂਰੀ ਸੂਚੀ ਨਹੀਂ। ਸਾਰੀਆਂ ਅਲਹਦਿਗੀਆਂ ਅਤੇ ਸੀਮਾਵਾਂ ਲਈ ਬੀਮੇ ਦਾ ਸਰਟੀਫਿਕੇਟ ਦੇਖੋ) | <p>ਕੋਈ ਲਾਭ ਦੇਣ ਯੋਗ ਨਹੀਂ ਹੁੰਦਾ ਹੈ ਜੇਕਰ:</p> <ul style="list-style-type: none"> <li>ਤੁਹਾਡੀ ਮੌਤ ਕਸਿ ਅਪਰਾਧਕਿ ਜ਼ੁਰਮ ਕਰਨ ਜਾਂ ਕਰਨ ਦੀ ਕੋਸ਼ਿਸ਼ ਦੇ ਨਤੀਜੇ ਵਜੋਂ ਹੋਈ ਹੈ</li> <li>ਤੁਸੀਂ ਤੁਹਾਡਾ ਬੀਮਾ ਸ਼ੁਰੂ ਹੋਣ ਦੀ ਮਤਿ ਤੋਂ ਦੋ ਸਾਲਾਂ ਦੇ ਅੰਦਰ ਖੁਦਕੁਸ਼ੀ ਕਰ ਲੈਂਦੇ ਹੋ</li> </ul>                                                                                                                                                                                                                                                              | <p>ਕੋਈ ਲਾਭ ਦੇਣ ਯੋਗ ਨਹੀਂ ਹੁੰਦਾ ਹੈ ਜੇਕਰ:</p> <ul style="list-style-type: none"> <li>ਤੁਹਾਡਾ ਨਦਿਾਨ ਕੈਂਸਰ, ਤੀਬਰ ਦਲਿ ਦੇ ਦੌਰੇ, ਸਟ੍ਰੋਕ, ਜਾਂ ਦਲਿ ਦੀ ਧਮਨੀ ਦੀ ਬਾਈਪਾਸ ਸਰਜਰੀ ਦੀ ਪਰਭਿਾਸ਼ਾ ਨੂੰ ਪੂਰਾ ਨਹੀਂ ਕਰਦਾ ਜਵਿ ਕੀ ਬੀਮੇ ਦੇ ਸਰਟੀਫਿਕੇਟ ਵੀਚ ਪਰਭਿਾਸ਼ਤਿ ਕੀਤਾ ਗਿਆ ਹੈ</li> </ul> <p>ਧਿਆਨ ਦਓ: ਸਾਰੇ ਕੈਂਸਰ, ਦਲਿ ਦੇ ਦੌਰੇ, ਸਟ੍ਰੋਕ, ਜਾਂ ਦਲਿ ਦੀ ਧਮਨੀ ਦੀਆਂ ਬਾਈਪਾਸ ਸਰਜਰੀਆਂ ਇਸ ਬੀਮੇ ਦੁਆਰਾ ਕਵਰ ਨਹੀਂ ਕੀਤੀਆਂ ਜਾਂਦੀਆਂ ਹਨ। ਵੇਰਵਿਆਂ ਲਈ ਬੀਮਾ ਸਰਟੀਫਿਕੇਟ ਵੀਚ "ਮੌਰਗੇਜ ਗੰਭੀਰ ਬਿਮਾਰੀ ਬੀਮਾ" ਭਾਗ ਦੇਖੋ।</p> <ul style="list-style-type: none"> <li>ਕਸਿ ਗੰਭੀਰ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ 30 ਦਨਿਾਂ ਦੇ ਅੰਦਰ ਤੁਹਾਡੀ ਮੌਤ ਹੋ ਜਾਂਦੀ ਹੈ।</li> </ul> |
| ਉਮਰ ਦੀ ਕਵਰੇਜ ਖ਼ਤਮ ਹੁੰਦੀ ਹੈ                                                         | 70                                                                                                                                                                                                                                                                                                                                                                                                                                                                                                                       | 70                                                                                                                                                                                                                                                                                                                                                                                                                                                                                                                                                                                              |

| ਸਾਰ                       | ਜੀਵਨ ਬੀਮਾ                                                                                                                                                                                                                                                                                                                                                                                                                                                                          | ਖ਼ਤਰਨਾਕ ਬਿਮਾਰੀ ਦਾ ਬੀਮਾ                                                                                                                                                                                                                                                                                                                                                                                                                                                                             |
|---------------------------|------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------|----------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------|
| ਤੁਹਾਡੇ ਬੀਮੇ ਦੀ ਲਾਗਤ ਕੀ ਹੈ | ਤੁਹਾਡਾ ਮਹੀਨਾਵਾਰ <sup>2</sup> ਪ੍ਰੀਮੀਅਮ ਤੁਹਾਡੀ ਅਰਜ਼ੀ ਦੀ ਮਤੀ 'ਤੇ ਤੁਹਾਡੀ ਉਮਰ, ਸ਼ੁਰੂਆਤੀ ਬੀਮੇ ਦੀ ਰਕਮ <sup>3</sup> ਅਤੇ ਬੀਮੇ ਦੇ ਸਰਟੀਫਿਕੇਟ ਵਿੱਚ ਨਰਿਧਾਰਤ ਲਾਗੂ ਪ੍ਰੀਮੀਅਮ ਦਰ <sup>4</sup> 'ਤੇ ਅਧਾਰਤ ਹੁੰਦਾ ਹੈ।<br>ਜਿੱਥੇ ਲਾਗੂ ਹੋਵੇ, ਸੂਬਾਈ ਟੈਕਸ ਸ਼ਾਮਲ ਕੀਤੇ ਜਾਂਦੇ ਹਨ। ਤੁਹਾਡੇ ਮਹੀਨਾਵਾਰ ਜੀਵਨ ਬੀਮਾ ਪ੍ਰੀਮੀਅਮ 'ਤੇ ਛੋਟਾ ਲਾਗੂ ਹੋ ਸਕਦੀਆਂ ਹਨ। ਕਰਿਪਾ ਕਰਕੇ ਹੇਠਾਂ "ਪ੍ਰੀਮੀਅਮ ਵਿੱਚ ਛੋਟਾ" ਭਾਗ ਦੇਖੋ।<br>ਪ੍ਰੀਮੀਅਮ ਦੀ ਗਣਨਾ ਕਵਿੰ ਕੀਤੀ ਜਾਂਦੀ ਹੈ ਇਸ ਦੀਆਂ ਉਦਾਹਰਨਾਂ ਲਈ ਬੀਮੇ ਦਾ ਸਰਟੀਫਿਕੇਟ ਭਾਗ ਵਿੱਚ "ਮੌਰਗੇਜ ਜੀਵਨ ਬੀਮਾ" ਦੇਖੋ। | ਤੁਹਾਡਾ ਮਹੀਨਾਵਾਰ <sup>2</sup> ਪ੍ਰੀਮੀਅਮ ਤੁਹਾਡੀ ਅਰਜ਼ੀ ਦੀ ਮਤੀ 'ਤੇ ਤੁਹਾਡੀ ਉਮਰ, ਸ਼ੁਰੂਆਤੀ ਬੀਮੇ ਦੀ ਰਕਮ <sup>3</sup> ਅਤੇ ਬੀਮੇ ਦੇ ਸਰਟੀਫਿਕੇਟ ਵਿੱਚ ਨਰਿਧਾਰਤ ਲਾਗੂ ਪ੍ਰੀਮੀਅਮ ਦਰ <sup>4</sup> 'ਤੇ ਅਧਾਰਤ ਹੁੰਦਾ ਹੈ।<br>ਜਿੱਥੇ ਲਾਗੂ ਹੋਵੇ, ਸੂਬਾਈ ਟੈਕਸ ਸ਼ਾਮਲ ਕੀਤੇ ਜਾਂਦੇ ਹਨ। ਤੁਹਾਡੇ ਮਹੀਨਾਵਾਰ ਗੰਭੀਰ ਬਿਮਾਰੀ ਬੀਮਾ ਪ੍ਰੀਮੀਅਮ 'ਤੇ ਛੋਟਾ ਲਾਗੂ ਹੋ ਸਕਦੀਆਂ ਹਨ। ਕਰਿਪਾ ਕਰਕੇ ਹੇਠਾਂ "ਪ੍ਰੀਮੀਅਮ ਵਿੱਚ ਛੋਟਾ" ਭਾਗ ਦੇਖੋ।<br>ਪ੍ਰੀਮੀਅਮ ਦੀ ਗਣਨਾ ਕਵਿੰ ਕੀਤੀ ਜਾਂਦੀ ਹੈ ਇਸ ਦੀਆਂ ਉਦਾਹਰਨਾਂ ਲਈ ਬੀਮੇ ਦਾ ਸਰਟੀਫਿਕੇਟ ਭਾਗ ਵਿੱਚ "ਮੌਰਗੇਜ ਗੰਭੀਰ ਬਿਮਾਰੀ ਬੀਮਾ" ਦੇਖੋ। |

## CIBC ਮੌਰਗੇਜਾਂ ਲਈ ਡਿਸਏਬਿਲਿਟੀ ਇੰਸ਼ੋਰੈਂਸ ਅਤੇ ਡਿਸਏਬਿਲਿਟੀ ਇੰਸ਼ੋਰੈਂਸ ਪਲੱਸ

| ਸਾਰ                  | ਡਿਸਏਬਿਲਿਟੀ ਇੰਸ਼ੋਰੈਂਸ                                                                                                                                                                                                                                                                                                                                                                                                                                                                                                                                                                                               | ਡਿਸਏਬਿਲਿਟੀ ਇੰਸ਼ੋਰੈਂਸ ਪਲੱਸ                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                           |
|----------------------|--------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------|-----------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------|
| ਇਹ ਕੀ ਕਵਰ ਕਰਦਾ ਹੈ    | ਬਿਮਾਰੀ ਜਾਂ ਸੱਟ ਦੇ ਕਾਰਨ ਕੰਮ ਕਰਨ ਵਿੱਚ ਅਸਮਰਥਤਾ। ਇਹ ਜ਼ਰੂਰੀ ਹੈ ਕਿ ਤੁਸੀਂ ਬਿਮਾਰੀ ਜਾਂ ਸੱਟ ਦੇ ਕਾਰਨ, ਇਹ ਕਰਨ ਲਈ ਪੂਰੀ ਤਰ੍ਹਾਂ ਅਸਮਰੱਥ ਹੋਵੋ:<br><ul style="list-style-type: none"> <li>ਤੁਹਾਡੇ ਪੂਰੇ ਸਮੇਂ ਦੇ ਪੇਸ਼ੇ ਦੀਆਂ ਨਯਮਤਿ ਡਊਟੀਆਂ ਜਿਸ ਵਿੱਚ ਤੁਸੀਂ ਅਸਮਰਥ ਬਣਨ ਤੋਂ ਤੁਰੰਤ ਪਹਿਲਾਂ ਲੱਗੇ ਹੋਏ ਸੀ; ਜਾਂ</li> <li>ਤੁਹਾਡੇ ਮੁੱਖ ਪੇਸ਼ੇ ਦੀਆਂ ਜ਼ਰੂਰੀ ਡਊਟੀਆਂ, ਜੇਕਰ ਤੁਸੀਂ ਇੱਕ ਮੌਸਮੀ ਕਰਮਚਾਰੀ ਹੋ</li> </ul>                                                                                                                                                                                                                                           | ਬਿਮਾਰੀ ਜਾਂ ਸੱਟ ਦੇ ਕਾਰਨ ਕੰਮ ਕਰਨ ਵਿੱਚ ਅਸਮਰਥਤਾ (ਡਿਸਏਬਿਲਿਟੀ ਇੰਸ਼ੋਰੈਂਸ), ਅਤੇ ਰੁਜ਼ਗਾਰ ਦਾ ਅਣਇੱਛਤ ਨੁਕਸਾਨ (ਨੌਕਰੀ ਚਲੇ ਜਾਣ ਦਾ ਬੀਮਾ)।<br>ਨੌਕਰੀ ਚਲੇ ਜਾਣ ਦਾ ਅਰਥ:<br><ul style="list-style-type: none"> <li>ਜੇ ਤੁਸੀਂ ਕਰਮਚਾਰੀ ਹੋ, ਕਿ ਤੁਹਾਨੂੰ ਤੁਹਾਡੇ ਰੁਜ਼ਗਾਰਦਾਤਾ ਦੁਆਰਾ ਅਣਇੱਛਤ ਤੌਰ 'ਤੇ ਬਰਖਾਸਤ ਕੀਤਾ ਗਿਆ ਸੀ (ਕਾਰਨ ਲਈ ਨਹੀਂ), ਜਿਸ ਵਿੱਚ ਸਥਾਈ ਛਾੱਟੀ ਵੀ ਸ਼ਾਮਲ ਹੈ, ਅਤੇ ਤੁਸੀਂ ਕੈਨੇਡਾ ਸਰਕਾਰ ਦੇ ਰੁਜ਼ਗਾਰ ਬੀਮਾ ਲਾਭ ਪ੍ਰਾਪਤ ਕਰਨ ਦੇ ਯੋਗ ਹੋ। ਨੌਕਰੀ ਦੇ ਚਲੇ ਜਾਣ ਵਿੱਚ ਹੜਤਾਲ ਜਾਂ ਅਸਥਾਈ ਛਾੱਟੀ ਸ਼ਾਮਲ ਨਹੀਂ ਹੈ।</li> <li>ਜੇ ਤੁਸੀਂ ਸੁਤੰਤਰ ਠੇਕੇਦਾਰ ਜਾਂ ਮੌਸਮੀ ਕਰਮਚਾਰੀ ਹੋ, ਤਾਂ ਤੁਹਾਡੀ ਨੌਕਰੀ ਤੁਹਾਡੇ ਰੁਜ਼ਗਾਰ ਜਾਂ ਸੇਵਾਵਾਂ ਦੇ ਇਕਰਾਰਨਾਮੇ ਵਿੱਚ ਪਹਿਲਾਂ ਤੋਂ ਨਰਿਧਾਰਤ ਸਮਾਂ ਸੀਮਾ ਜਾਂ ਸਮਾਪਤੀ ਮਤੀ ਤੋਂ ਪਹਿਲਾਂ ਦੂਜੀ ਧਰਿ ਦੁਆਰਾ ਸਹੂਲਤ ਲਈ (ਅਤੇ ਕਾਰਨ ਲਈ ਨਹੀਂ) ਅਤੇ ਤੁਹਾਡੇ ਦੁਆਰਾ ਨਹੀਂ, ਅਣਇੱਛਤ ਤੌਰ 'ਤੇ ਖਤਮ ਕਰ ਦਿੱਤੀ ਗਈ ਸੀ।</li> <li>ਜੇ ਤੁਸੀਂ ਸਵੈ-ਰੁਜ਼ਗਾਰ ਵਿੱਚ ਹੋ, ਤਾਂ ਤੁਹਾਡਾ ਕਾਰੋਬਾਰ ਤੁਹਾਡੇ ਨਿਯੰਤਰਣ ਤੋਂ ਬਾਹਰ ਦੇ ਕਾਰਨਾਂ ਕਰਕੇ ਸਥਾਈ ਤੌਰ 'ਤੇ ਬੰਦ ਹੋ ਗਿਆ ਹੈ ਅਤੇ ਬੰਦ ਹੋਣਾ ਸੂਬਾਈ ਜਾਂ ਸੰਘੀ ਸਰਕਾਰ ਦੇ ਅਥਾਰਟੀ ਕੋਲ ਰਜਿਸਟਰ ਕੀਤਾ ਗਿਆ ਹੈ; ਜਾਂ ਤੁਹਾਡੇ ਕਾਰੋਬਾਰ ਦੇ ਸੂਬਾਈ ਜਾਂ ਸੰਘੀ ਸਰਕਾਰ ਦੇ ਲਾਜ਼ਮੀ ਬੰਦ ਕਰਨ ਦੇ ਆਦੇਸ਼ ਦੇ ਅਧੀਨ ਹੋਣ ਕਾਰਨ ਤੁਹਾਡਾ ਕਾਰੋਬਾਰ ਅਸਥਾਈ ਤੌਰ 'ਤੇ ਬੰਦ ਹੋ ਗਿਆ ਹੈ।</li> </ul> |
| ਕੌਣ ਅਰਜ਼ੀ ਦੇ ਸਕਦਾ ਹੈ | <ul style="list-style-type: none"> <li>ਕੈਨੇਡਾ ਦਾ ਵਸਨੀਕ;</li> <li>18 ਸਾਲ ਜਾਂ ਵੱਧ ਅਤੇ 65 ਸਾਲ ਤੋਂ ਘੱਟ ਦੀ ਉਮਰ;</li> <li>CIBC ਮੌਰਗੇਜ ਕਰਜ਼ੇ ਲਈ ਪ੍ਰਵਾਨਤਿ</li> <li>CIBC ਮੌਰਗੇਜ ਕਰਜ਼ੇ 'ਤੇ ਉਧਾਰ ਲੈਣ ਵਾਲਾ, ਸਹਿ-ਉਧਾਰ ਲੈਣ ਵਾਲਾ ਜਾਂ ਗਾਰੰਟਰ;</li> <li>ਕਿਸੇ ਵੀ ਸਰੋਤ ਤੋਂ ਕੋਈ ਅਸਮਰਥਤਾ ਲਾਭ ਪ੍ਰਾਪਤ ਨਾ ਕਰ ਰਹੇ ਹੋਵੇ; ਅਤੇ</li> <li>ਲਾਜ਼ਮੀ ਤੌਰ 'ਤੇ ਰੁਜ਼ਗਾਰ ਵਿੱਚ ਲੱਗੇ ਹੋਵੇ ਅਤੇ ਪੂਰਤੀ ਹਫ਼ਤਾ ਘੱਟੋ-ਘੱਟ 25 ਘੰਟੇ ਲਈ ਤੁਹਾਡੇ ਮੁੱਖ ਪੇਸ਼ੇ ਦੀਆਂ ਤੁਹਾਡੀਆਂ ਨਯਮਤਿ ਡਊਟੀਆਂ ਜਾਂ ਇੱਕ ਮੌਸਮੀ ਕਰਮਚਾਰੀ ਵਜੋਂ ਤੁਹਾਡੀਆਂ ਡਊਟੀਆਂ ਕਰਨ ਦੇ ਯੋਗ ਹੋਵੇ। ਜੇਕਰ ਤੁਸੀਂ ਇੱਕ ਮੌਸਮੀ ਕਰਮਚਾਰੀ ਹੋ, ਤਾਂ ਲਾਜ਼ਮੀ ਤੌਰ 'ਤੇ ਘੱਟੋ-ਘੱਟ ਇੱਕ ਪਛਿਲੇ ਸੀਜ਼ਨ ਲਈ ਕੰਮ ਕੀਤਾ ਹੋਣਾ ਚਾਹੀਦਾ ਹੈ।</li> </ul> | <ul style="list-style-type: none"> <li>ਕੈਨੇਡਾ ਦਾ ਵਸਨੀਕ;</li> <li>18 ਸਾਲ ਜਾਂ ਵੱਧ ਅਤੇ 65 ਸਾਲ ਤੋਂ ਘੱਟ ਦੀ ਉਮਰ;</li> <li>CIBC ਮੌਰਗੇਜ ਕਰਜ਼ੇ ਲਈ ਪ੍ਰਵਾਨਤਿ</li> <li>CIBC ਮੌਰਗੇਜ ਕਰਜ਼ੇ 'ਤੇ ਉਧਾਰ ਲੈਣ ਵਾਲਾ, ਸਹਿ-ਉਧਾਰ ਲੈਣ ਵਾਲਾ ਜਾਂ ਗਾਰੰਟਰ;</li> <li>ਕਿਸੇ ਵੀ ਸਰੋਤ ਤੋਂ ਕੋਈ ਅਪਾਹਿਜਤਾ ਲਾਭ ਪ੍ਰਾਪਤ ਨਹੀਂ ਕਰ ਰਹੇ ਹੋ ਸਕਦੇ;</li> <li>ਕਰਮਚਾਰੀ, ਮੌਸਮੀ ਕਰਮਚਾਰੀ, ਸੁਤੰਤਰ ਠੇਕੇਦਾਰ, ਜਾਂ ਸਵੈ-ਰੁਜ਼ਗਾਰ ਵਜੋਂ ਕੰਮ ਕਰਦੇ ਹੋਣਾ ਚਾਹੀਦਾ ਹੈ, ਅਤੇ ਹਫ਼ਤੇ ਵਿੱਚ ਘੱਟੋ-ਘੱਟ 25 ਘੰਟੇ, ਆਪਣੇ ਮੁੱਖ ਕਾਰਜਾਂ ਦੀਆਂ ਨਯਮਤਿ ਡਊਟੀਆਂ ਕਰਨ ਦੇ ਯੋਗ ਹੋਣਾ ਚਾਹੀਦਾ ਹੈ।</li> </ul>                                                                                                                                                                                                                                                                                                                                                                                                                                                                                                                                                                                       |

| ਸਾਰ                                                                                | ਡਸਿਏਬਲਿਟੀ ਇੰਸ਼ੋਰੈਂਸ                                                                                                                                                                                                                                                                                                                                                                                                                                                                    | ਡਸਿਏਬਲਿਟੀ ਇੰਸ਼ੋਰੈਂਸ ਪਲੱਸ                                                                                                                                                                                                                                                                                                                                                                                                                                                                                                                                                                                                                                                                                                       |
|------------------------------------------------------------------------------------|----------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------|--------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------|
| ਇਹ ਕਨਿਆ ਭੁਗਤਾਨ ਕਰਦਾ ਹੈ                                                             | ਇੱਕ ਨਸ਼ਿਚਤਿ ਮਹੀਨਾਵਾਰ ਲਾਭ ਰਕਮ <sup>5</sup> ਦਾ ਭੁਗਤਾਨ ਕਰਦਾ ਹੈ, ਜੋ ਕੀ, ਵੱਧ ਤੋਂ ਵੱਧ ਲਾਭ ਤੱਕ, ਤੁਹਾਡੇ ਮੌਰਗੇਜ ਕਰਜ਼ੇ ਦੇ ਮਹੀਨਾਵਾਰ ਮੁਲ ਅਤੇ ਵਫ਼ਾਜ ਦੇ ਭੁਗਤਾਨਾਂ 'ਤੇ ਅਧਾਰਤ ਹੈ। ਵੱਧ ਤੋਂ ਵੱਧ ਮਹੀਨਾਵਾਰ ਲਾਭ, ਅਧਿਕਤਮ 24 ਮਹੀਨਿਆਂ ਦੀ ਮਿਆਦ ਲਈ, \$6,500 ਪ੍ਰਤੀ ਮਹੀਨਾ ਹੈ। ਤੁਹਾਡੇ ਸਾਰੇ ਅਸਮਰਥਤਾ ਦੇ ਬੀਮੇ ਵਾਲੇ CIBC ਮੌਰਗੇਜ ਕਰਜ਼ਿਆਂ ਲਈ ਅਸਮਰਥਤਾ ਦੀ ਹਰੇਕ ਘਟਨਾ ਲਈ ਭੁਗਤਾਨ ਯੋਗ ਅਧਿਕਤਮ ਕੁੱਲ ਲਾਭ \$3,50,000 ਹੈ।                                                                                                             | ਡਸਿਏਬਲਿਟੀ ਇੰਸ਼ੋਰੈਂਸ (ਅਸਮਰਥਤਾ ਬੀਮਾ): ਕਰਿਪਾ ਕਰਕੇ ਡਸਿਏਬਲਿਟੀ ਇੰਸ਼ੋਰੈਂਸ ਭਾਗ ਵੱਚ ਵਰਣਤਿ ਲਾਭ ਦੇਖੋ। ਨੌਕਰੀ ਚਲੇ ਜਾਣ ਦਾ ਬੀਮਾ: ਇੱਕ ਨਸ਼ਿਚਤਿ ਮਹੀਨਾਵਾਰ ਲਾਭ ਰਕਮ <sup>5</sup> ਦਾ ਭੁਗਤਾਨ ਕਰਦਾ ਹੈ, ਜੋ ਕੀ, ਵੱਧ ਤੋਂ ਵੱਧ ਲਾਭ ਤੱਕ, ਤੁਹਾਡੇ ਮੌਰਗੇਜ ਕਰਜ਼ੇ ਦੇ ਮਹੀਨਾਵਾਰ ਮੁਲ ਅਤੇ ਵਫ਼ਾਜ ਦੇ ਭੁਗਤਾਨਾਂ 'ਤੇ ਅਧਾਰਤ ਹੈ। ਵੱਧ ਤੋਂ ਵੱਧ ਮਹੀਨਾਵਾਰ ਲਾਭ, ਅਧਿਕਤਮ <sup>6</sup> ਮਹੀਨਿਆਂ ਦੀ ਮਿਆਦ ਲਈ, \$6,500 ਪ੍ਰਤੀ ਮਹੀਨਾ ਹੈ। ਤੁਹਾਡੇ ਸਾਰੇ ਨੌਕਰੀ ਦੇ ਚਲੇ ਜਾਣ ਦੇ ਬੀਮੇ ਵਾਲੇ CIBC ਮੌਰਗੇਜ ਕਰਜ਼ਿਆਂ ਲਈ ਨੌਕਰੀ ਦੇ ਚਲੇ ਜਾਣ ਦੀ ਹਰੇਕ ਘਟਨਾ ਲਈ ਅਧਿਕਤਮ ਕੁੱਲ ਲਾਭ \$1,25,000 ਹੈ।                                                                                                                                                                                                                  |
| ਅਲਹਦਿਗੀਆਂ (ਪੂਰੀ ਸੂਚੀ ਨਹੀਂ। ਸਾਰੀਆਂ ਅਲਹਦਿਗੀਆਂ ਅਤੇ ਸੀਮਾਵਾਂ ਲਈ ਬੀਮੇ ਦਾ ਸਰਟੀਫਿਕੇਟ ਦੇਖੋ) | ਕੋਈ ਲਾਭ ਦੇਣ ਯੋਗ ਨਹੀਂ ਹੁੰਦਾ ਹੈ ਜੇਕਰ ਤੁਸੀਂ: <ul style="list-style-type: none"> <li>ਉਡੀਕ ਦੀ ਮਿਆਦ ਦੇ ਦੌਰਾਨ ਕੰਮ 'ਤੇ ਵਾਪਸ ਜਾਂਦੇ ਹੋ;</li> <li>ਆਪਣੇ ਪੂਰੇ ਸਮੇਂ ਦੇ ਪੇਸ਼ੇ ਦੀਆਂ ਆਪਣੀਆਂ ਨਯਮਤਿ ਡਊਟੀਆਂ ਨੂੰ ਨਭਾਉਣ ਵੱਚ ਪੂਰੀ ਤਰ੍ਹਾਂ ਅਸਮਰਥ ਨਹੀਂ ਹੋ ਜਾਂ ਜੇਕਰ ਤੁਸੀਂ ਇੱਕ ਮੌਸਮੀ ਕਰਮਚਾਰੀ ਹੋ ਤਾਂ ਤੁਸੀਂ ਆਪਣੇ ਮੁੱਖ ਪੇਸ਼ੇ ਦੀਆਂ ਜ਼ਰੂਰੀ ਡਊਟੀਆਂ ਨੂੰ ਨਭਾਉਣ ਵੱਚ ਪੂਰੀ ਤਰ੍ਹਾਂ ਅਸਮਰਥ ਨਹੀਂ ਹੋ;</li> <li>ਆਪਣੀ ਅਸਮਰਥਤਾ ਦੇ ਕਾਰਨ ਕੰਮ ਕਰਨਾ ਬੰਦ ਨਹੀਂ ਕਰਦੇ ਹੋ</li> </ul>                                                           | ਡਸਿਏਬਲਿਟੀ ਇੰਸ਼ੋਰੈਂਸ (ਅਸਮਰਥਤਾ ਬੀਮਾ): ਕਰਿਪਾ ਕਰਕੇ ਡਸਿਏਬਲਿਟੀ ਇੰਸ਼ੋਰੈਂਸ ਭਾਗ ਵੱਚ ਵਰਣਤਿ ਅਲਹਦਿਗੀਆਂ ਦੇਖੋ। ਨੌਕਰੀ ਚਲੇ ਜਾਣ ਦਾ ਬੀਮਾ: ਨੌਕਰੀ ਚਲੇ ਜਾਣ ਦੇ ਬੀਮੇ ਦੇ ਲਾਭ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜੇਕਰ ਤੁਸੀਂ: <ul style="list-style-type: none"> <li>ਤੁਹਾਨੂੰ ਤੁਹਾਡੇ ਰੁਜ਼ਗਾਰਦਾਤਾ ਦੁਆਰਾ ਕਸਿ ਕਾਰਨ ਕਰਕੇ ਬਰਖਾਸਤ ਕੀਤਾ ਜਾਂਦਾ ਹੈ;</li> <li>ਰਟਾਇਰ ਹੋ ਜਾਂਦੇ ਹੋ (ਸਵੈ-ਇੱਛਾ ਨਾਲ ਜਾਂ ਜ਼ਬਰਦਸਤੀ) ਜਾਂ ਨੌਕਰੀ ਛੱਡ ਦਿੰਦੇ ਹੋ, ਅਸਤੀਫਾ ਦਿੰਦੇ ਹੋ, ਜਾਂ ਆਪਣੀ ਮਰਜ਼ੀ ਨਾਲ ਆਪਣਾ ਰੁਜ਼ਗਾਰ ਸਮਾਪਤ ਕਰ ਦਿੰਦੇ ਹੋ</li> </ul>                                                                                                                                                                                                                                                           |
| ਉਡੀਕ ਮਿਆਦ                                                                          | ਲਾਭਾਂ ਦੇ ਭੁਗਤਾਨ ਯੋਗ ਬਣਨ ਤੋਂ ਪਹਿਲਾਂ ਤੁਹਾਨੂੰ ਅਸਮਰਥ ਹੋਣ ਦੀ ਮਤਿ ਤੋਂ ਬਾਅਦ 30 ਦਨਿ ਉਡੀਕ ਕਰਨੀ ਪਵੇਗੀ।                                                                                                                                                                                                                                                                                                                                                                                           | ਲਾਭਾਂ ਦੇ ਭੁਗਤਾਨ ਯੋਗ ਹੋਣ ਤੋਂ ਪਹਿਲਾਂ ਤੁਹਾਨੂੰ ਅਸਮਰਥਤਾ ਦੀ ਮਤਿ ਜਾਂ ਤੁਹਾਡੀ ਨੌਕਰੀ ਚਲੇ ਜਾਣ ਦੀ ਮਤਿ ਤੋਂ ਬਾਅਦ 30 ਦਨਿ ਉਡੀਕ ਕਰਨੀ ਪਵੇਗੀ।                                                                                                                                                                                                                                                                                                                                                                                                                                                                                                                                                                                                     |
| ਉਮਰ ਦੀ ਕਵਰੇਜ ਖ਼ਤਮ ਹੁੰਦੀ ਹੈ                                                         | 65                                                                                                                                                                                                                                                                                                                                                                                                                                                                                     | 65                                                                                                                                                                                                                                                                                                                                                                                                                                                                                                                                                                                                                                                                                                                             |
| ਤੁਹਾਡੇ ਬੀਮੇ ਦੀ ਲਾਗਤ ਕੀ ਹੈ                                                          | ਤੁਹਾਡਾ ਮਹੀਨਾਵਾਰ <sup>6</sup> ਪ੍ਰੀਮੀਅਮ ਤੁਹਾਡੀ ਅਰਜ਼ੀ ਦੀ ਮਤਿ 'ਤੇ ਤੁਹਾਡੀ ਉਮਰ, ਨਸ਼ਿਚਤਿ ਮਹੀਨਾਵਾਰ ਲਾਭ ਦੀ ਰਕਮ <sup>5</sup> ਅਤੇ ਬੀਮੇ ਦੇ ਸਰਟੀਫਿਕੇਟ ਵੱਚ ਨਰਿਧਾਰਤ ਲਾਗੂ ਪ੍ਰੀਮੀਅਮ ਦਰ <sup>4</sup> 'ਤੇ ਅਧਾਰਤ ਹੁੰਦਾ ਹੈ। ਜਿਥੇ ਲਾਗੂ ਹੋਵੇ, ਸੂਬਾਈ ਟੈਕਸ ਸ਼ਾਮਲ ਕੀਤੇ ਜਾਂਦੇ ਹਨ। ਤੁਹਾਡੇ ਮਹੀਨਾਵਾਰ ਅਸਮਰਥਤਾ ਬੀਮਾ ਪ੍ਰੀਮੀਅਮ 'ਤੇ ਛੋਟਾਂ ਲਾਗੂ ਹੋ ਸਕਦੀਆਂ ਹਨ। ਕਰਿਪਾ ਕਰਕੇ ਹੇਠਾਂ "ਪ੍ਰੀਮੀਅਮ ਵੱਚ ਛੋਟਾਂ" ਭਾਗ ਦੇਖੋ। ਪ੍ਰੀਮੀਅਮ ਦੀ ਗਣਨਾ ਕਵਿ ਕੀਤੀ ਜਾਂਦੀ ਹੈ ਇਸ ਦੀਆਂ ਉਦਾਹਰਨਾਂ ਲਈ ਬੀਮੇ ਦਾ ਸਰਟੀਫਿਕੇਟ ਭਾਗ ਵੱਚ "ਮੌਰਗੇਜ ਅਸਮਰਥਤਾ ਬੀਮਾ" ਦੇਖੋ। | ਤੁਹਾਡਾ ਅਸਮਰਥਤਾ ਬੀਮਾ ਪਲੱਸ ਪ੍ਰੀਮੀਅਮ ਦੇ ਕਵਰੇਜਾਂ ਲਈ ਕੁੱਲ ਪ੍ਰੀਮੀਅਮ ਹੈ: ਅਸਮਰਥਤਾ ਅਤੇ ਨੌਕਰੀ ਚਲੇ ਜਾਣਾ, ਪ੍ਰੀਮੀਅਮ ਦੇ ਆਪਣੇ ਅਸਮਰਥਤਾ ਹਸਿ ਦੀ ਗਣਨਾ ਕਰਨ ਲਈ, ਅਸਮਰਥਤਾ ਬੀਮਾ ਭਾਗ ਵੇਖੋ। ਮਹੀਨਾਵਾਰ <sup>6</sup> ਪ੍ਰੀਮੀਅਮ ਦਾ ਤੁਹਾਡਾ ਨੌਕਰੀ ਚਲੇ ਜਾਣ ਦਾ ਹਸਿ ਬੀਮੇ ਦੇ ਸਰਟੀਫਿਕੇਟ ਵੱਚ ਦਿੱਤੇ ਗਏ ਨਸ਼ਿਚਤਿ ਮਹੀਨਾਵਾਰ ਬੇਨਫਿਟਿ ਰਕਮ <sup>5</sup> ਅਤੇ ਨੌਕਰੀ ਦੇ ਚਲੇ ਜਾਣ ਦੀ ਪ੍ਰੀਮੀਅਮ ਦਰ <sup>4</sup> 'ਤੇ ਅਧਾਰਤ ਹੈ। ਨੌਕਰੀ ਚਲੇ ਜਾਣ ਦੀ ਪ੍ਰੀਮੀਅਮ ਦਰ ਸਾਰੇ ਉਮਰ ਸਮੂਹਾਂ ਲਈ ਇੱਕੋ ਜਹੀ ਹੈ। ਜਿਥੇ ਲਾਗੂ ਹੋਵੇ, ਸੂਬਾਈ ਟੈਕਸ ਸ਼ਾਮਲ ਕੀਤੇ ਜਾਂਦੇ ਹਨ। ਤੁਹਾਡੇ ਮਹੀਨਾਵਾਰ ਅਸਮਰਥਤਾ ਬੀਮਾ ਪਲੱਸ ਪ੍ਰੀਮੀਅਮ 'ਤੇ ਛੋਟਾਂ ਲਾਗੂ ਹੋ ਸਕਦੀਆਂ ਹਨ। ਕਰਿਪਾ ਕਰਕੇ ਹੇਠਾਂ "ਪ੍ਰੀਮੀਅਮ ਵੱਚ ਛੋਟਾਂ" ਭਾਗ ਦੇਖੋ। ਪ੍ਰੀਮੀਅਮ ਦੀ ਗਣਨਾ ਕਵਿ ਕੀਤੀ ਜਾਂਦੀ ਹੈ ਇਸ ਦੀਆਂ ਉਦਾਹਰਨਾਂ ਲਈ ਬੀਮੇ ਦਾ ਸਰਟੀਫਿਕੇਟ ਭਾਗ ਵੱਚ "ਮੌਰਗੇਜ ਅਸਮਰਥਤਾ ਬੀਮਾ ਪਲੱਸ" ਦੇਖੋ। |

## ਪ੍ਰੀਮੀਅਮ ਵਿੱਚ ਛੋਟਾਂ

| ਸਾਰ                       | ਵਰਣਨ                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                              |
|---------------------------|-----------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------|
| ਪ੍ਰੀਮੀਅਮਾਂ 'ਤੇ ਲਾਗੂ ਛੋਟਾਂ | ਤੁਹਾਡੇ ਪ੍ਰੀਮੀਅਮਾਂ 'ਤੇ ਇੱਕ ਜਾਂ ਵੱਧ ਛੋਟਾਂ ਲਾਗੂ ਹੋ ਸਕਦੀਆਂ ਹਨ। <ul style="list-style-type: none"><li>ਜੀਵਨ ਬੀਮਾ ਅਤੇ ਗੰਭੀਰ ਬਿਮਾਰੀ ਬੀਮਾ ਲਈ: \$300,000 ਤੋਂ ਵੱਧ ਬੀਮਾ ਕੀਤੀ ਰਕਮ ਲਈ, ਪ੍ਰੀਮੀਅਮਾਂ ਵਿੱਚ ਲਾਗੂ ਛੋਟਾਂ ਸ਼ਾਮਲ ਹੋਣਗੀਆਂ।</li><li>ਅਸਮਰਥਤਾ ਬੀਮਾ ਅਤੇ ਅਸਮਰਥਤਾ ਬੀਮਾ ਪਲੱਸ ਲਈ: \$1,500 ਤੋਂ ਵੱਧ ਨਸ਼ਿਚਤ ਮਹੀਨਾਵਾਰ ਲਾਭਾਂ ਲਈ ਪ੍ਰੀਮੀਅਮਾਂ ਵਿੱਚ ਲਾਗੂ ਛੋਟਾਂ ਸ਼ਾਮਲ ਹੋਣਗੀਆਂ।</li><li>ਜਦੋਂ ਦੋ ਵਧਿਕਤਾ ਇੱਕੋ ਮੌਰਗੇਜ 'ਤੇ ਇੱਕੋ ਕਵਰੇਜ ਲਈ ਬੀਮਾ ਕਰਵਾਉਂਦੇ ਹਨ ਤਾਂ ਤੁਹਾਡੇ ਪ੍ਰੀਮੀਅਮ 'ਤੇ 15% ਦੀ ਛੋਟ ਵੀ ਮਿਲਦੀ ਹੈ, ਉਦਾਹਰਨ ਵਜੋਂ, ਦੋਵਾਂ ਨੇ ਜੀਵਨ ਬੀਮਾ ਕਰਵਾਇਆ ਹੈ।</li><li>ਜੇਕਰ ਤੁਹਾਡੇ ਮੌਰਗੇਜ ਕਰਜ਼ੇ ਦਾ ਇੱਕ ਤੋਂ ਵੱਧ ਕਵਰੇਜ ਕਸਿਮਾਂ ਨਾਲ ਬੀਮਾ ਕਰਵਾਇਆ ਗਿਆ ਹੈ ਤਾਂ ਤੁਹਾਡੇ ਪ੍ਰੀਮੀਅਮ 'ਤੇ 5% ਦੀ ਛੋਟ ਵੀ ਮਿਲਦੀ ਹੈ।</li></ul> ਪ੍ਰੀਮੀਅਮ ਦੀ ਗਣਨਾ ਕਰਦੇ ਹੋਰ ਜਾਣਕਾਰੀ ਲਈ ਬੀਮੇ ਦੇ ਸਰਟੀਫਿਕੇਟ ਵਿੱਚ "ਤੁਹਾਡੇ ਜੀਵਨ ਬੀਮਾ ਪ੍ਰੀਮੀਅਮਾਂ 'ਤੇ ਛੋਟਾਂ", "ਤੁਹਾਡੇ ਗੰਭੀਰ ਬਿਮਾਰੀ ਬੀਮਾ ਪ੍ਰੀਮੀਅਮਾਂ 'ਤੇ ਛੋਟਾਂ", "ਤੁਹਾਡੇ ਅਸਮਰਥਤਾ ਬੀਮਾ ਪ੍ਰੀਮੀਅਮਾਂ 'ਤੇ ਛੋਟਾਂ" ਜਾਂ "ਤੁਹਾਡੇ ਅਸਮਰਥਤਾ ਬੀਮਾ ਪਲੱਸ ਪ੍ਰੀਮੀਅਮਾਂ 'ਤੇ ਛੋਟਾਂ" ਭਾਗ ਦੇਖੋ। |

## ਸਿਹਤ ਸੰਬੰਧੀ ਸਵਾਲ

ਇਸ ਬੀਮੇ ਲਈ ਅਰਜ਼ੀ ਦੇਣ ਲਈ ਤੁਹਾਨੂੰ ਸਿਹਤ ਸੰਬੰਧੀ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੈ। Canada Life ਇਹ ਨਰਿਧਾਰਤ ਕਰਨ ਲਈ ਤੁਹਾਡੀ ਸਹਿਤ ਜਾਣਕਾਰੀ ਇਕੱਠੀ ਕਰਦੀ ਹੈ ਅਤੇ ਵਰਤਦੀ ਹੈ ਕਿ ਕੀ ਤੁਸੀਂ ਕਵਰੇਜ ਲਈ ਯੋਗ ਹੋ। ਜੇਕਰ ਤੁਸੀਂ ਅਰਜ਼ੀ 'ਤੇ ਕਸਿ ਸਿਹਤ ਸੰਬੰਧੀ ਸਵਾਲ ਦਾ ਜਵਾਬ "ਹਾਂ" ਵਿੱਚ ਦਿੰਦੇ ਹੋ, ਤਾਂ Canada Life ਤੁਹਾਡੀ ਅਰਜ਼ੀ ਦੀ ਸਮੀਖਿਆ ਕਰੇਗੀ ਅਤੇ ਵਾਧੂ ਡਾਕਟਰੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਹਾਡੇ ਨਾਲ ਸੰਪਰਕ ਕਰ ਸਕਦੀ ਹੈ। ਇਹ ਮਹੱਤਵਪੂਰਨ ਹੈ ਕਿ ਤੁਹਾਡੇ ਸਿਹਤ ਸੰਬੰਧੀ ਸਵਾਲਾਂ, ਅਤੇ Canada Life ਦੁਆਰਾ ਪੁੱਛੇ ਗਏ ਹੋਰ ਸਵਾਲਾਂ ਦੇ ਜਵਾਬ, ਸੱਚੇ, ਸਹੀ ਅਤੇ ਸੰਪੂਰਨ ਹੋਣ। ਜੇਕਰ ਤੁਸੀਂ (ਜਾਂ ਤੁਹਾਡੀ ਜਾਇਦਾਦ) ਦਾਅਵਾ ਪੇਸ਼ ਕਰਦੇ ਹੋ, ਤਾਂ Canada Life ਤੁਹਾਡੇ ਸਿਹਤ ਸੰਬੰਧੀ ਸਵਾਲਾਂ ਅਤੇ Canada Life ਦੁਆਰਾ ਪੁੱਛੇ ਗਏ ਕਸਿ ਵੀ ਹੋਰ ਸਵਾਲਾਂ ਦੇ ਜਵਾਬਾਂ ਦੀ ਸਮੀਖਿਆ ਕਰ ਸਕਦੀ ਹੈ। ਇਹਨਾਂ ਸਵਾਲਾਂ ਦੇ ਸੱਚੇ, ਸਹੀ ਅਤੇ ਸੰਪੂਰਨ ਜਵਾਬ ਦੇਣ ਵਿੱਚ ਅਸਫਲਤਾ ਤੁਹਾਡੀ ਬੀਮਾ ਕਵਰੇਜ ਨੂੰ ਅਵੇਧ ਬਣਾ ਸਕਦੀ ਹੈ।

## ਤੁਹਾਡੀ ਕਵਰੇਜ ਕਦੋਂ ਸ਼ੁਰੂ ਹੁੰਦੀ ਹੈ

ਤੁਹਾਡੀ ਬੀਮੇ ਨੂੰ CIBC ਨੂੰ ਤੁਹਾਡੀ ਦਸਤਖਤ ਕੀਤੀ ਅਤੇ ਪੂਰੀ ਭਰੀ ਅਰਜ਼ੀ ਪ੍ਰਾਪਤ ਕਰਨ ਦੀ ਮਤੀ ਤੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਸ਼ੁਰੂ ਕੀਤਾ ਜਾਂਦਾ ਹੈ ਜੇਕਰ:

- ਤੁਸੀਂ ਅਰਜ਼ੀ ਵਿੱਚ 'ਤੇ ਸਾਰੇ ਲਾਗੂ ਹੋਣ ਵਾਲੇ ਸਿਹਤ ਸੰਬੰਧੀ ਸਵਾਲਾਂ ਦਾ ਜਵਾਬ "ਨਹੀ" ਵਿੱਚ ਦਿੰਦੇ ਹੋ; ਅਤੇ
- ਤੁਹਾਡਾ CIBC ਮੌਰਗੇਜ ਕਰਜ਼ਾ ਮਨਜ਼ੂਰ ਹੋ ਗਿਆ ਹੈ

ਹੋਰ ਸਾਰੀਆਂ ਸਥਿਤੀਆਂ ਵਿੱਚ, Canada Life ਤੁਹਾਡੀ ਅਰਜ਼ੀ ਦੀ ਸਮੀਖਿਆ ਕਰੇਗੀ। ਜੇਕਰ Canada Life ਦੀ ਸਮੀਖਿਆ ਤੋਂ ਬਾਅਦ ਤੁਹਾਡੀ ਬੀਮਾ ਕਵਰੇਜ ਮਨਜ਼ੂਰ ਹੋ ਜਾਂਦੀ ਹੈ, ਤਾਂ ਉਹ ਤੁਹਾਨੂੰ ਲਿਖਤੀ ਰੂਪ ਵਿੱਚ ਦੱਸੇਗੇ ਕਿ ਤੁਹਾਡੀ ਅਰਜ਼ੀ ਮਨਜ਼ੂਰ ਹੋ ਗਈ ਹੈ ਅਤੇ ਤੁਹਾਡੀ ਬੀਮਾ ਸ਼ੁਰੂ ਹੋਣ ਦੀ ਮਤੀ ਦੀ ਪੁਸ਼ਟੀ ਕਰਨਗੇ। ਜੇਕਰ ਤੁਹਾਡੀ ਬੀਮਾ ਕਵਰੇਜ ਮਨਜ਼ੂਰ ਨਹੀਂ ਹੁੰਦੀ, ਤਾਂ Canada Life ਤੁਹਾਨੂੰ ਇਨਕਾਰ ਕੀਤੇ ਜਾਣ ਦਾ ਨੋਟਿਸ ਦੇਵੇਗੀ।

## 30 ਦਿਨਾਂ ਦੀ ਸਮੀਖਿਆ ਦੀ ਮਿਆਦ ਅਤੇ ਰੱਦ ਕਿਵੇਂ ਕਰਨਾ ਹੈ

ਤੁਹਾਡੇ ਕੋਲ ਕਵਰੇਜ ਦੀ ਸਮੀਖਿਆ ਕਰਨ ਅਤੇ ਇਹ ਫੈਸਲਾ ਕਰਨ ਲਈ ਕੀ ਕੀ ਇਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ, ਤੁਹਾਡੇ ਬੀਮੇ ਦਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ 30 ਦਿਨ ਹੁੰਦੇ ਹਨ। ਜੇਕਰ ਤੁਸੀਂ 30-ਦਿਨਾਂ ਦੀ ਸਮੀਖਿਆ ਮਿਆਦ ਦੇ ਅੰਦਰ ਰੱਦ ਕਰਦੇ ਹੋ, ਤਾਂ ਤੁਹਾਨੂੰ ਤੁਹਾਡੇ ਦੁਆਰਾ ਭੁਗਤਾਨ ਕੀਤੇ ਗਏ ਕਸਿ ਵੀ ਪ੍ਰੀਮੀਅਮ ਦਾ ਪੂਰਾ ਰਫਿੰਡ ਪ੍ਰਾਪਤ ਹੋਵੇਗਾ।

ਤੁਸੀਂ ਕਸਿ ਵੀ ਸਮੇਂ CIBC ਕ੍ਰੈਡਿਟ ਇੰਸ਼ੋਰੈਂਸ ਹੈਲਪਲਾਈਨ ਨੂੰ [1800 465-6020](tel:18004656020) 'ਤੇ ਕਾਲ ਕਰਕੇ; ਕਸਿ CIBC ਬੈਂਕਿੰਗ ਸੈਂਟਰ ਵਿੱਚ ਇੱਕ ਰੱਦੀਕਰਨ ਫਾਰਮ ਨੂੰ ਭਰ ਕੇ ਇਸ ਵਿਕਲਪਿਕ ਬੀਮਾ ਕਵਰੇਜ ਨੂੰ ਰੱਦ ਕਰ ਸਕਦੇ ਹੋ।

## ਦਾਅਵਾ ਅਤੇ ਅਪੀਲ ਦਾਅਵਾ ਕਿਵੇਂ ਕਰਨਾ ਹੈ

ਦਾਅਵਾ ਫਾਰਮ ਕਸਿ ਵੀ CIBC ਬੈਂਕਿੰਗ ਸੈਂਟਰ ਤੋਂ, [cibc.com](http://cibc.com) 'ਤੇ ਜਾ ਕੇ ਜਾਂ CIBC ਕ੍ਰੈਡਿਟ ਇੰਸ਼ੋਰੈਂਸ ਹੈਲਪਲਾਈਨ ਨੂੰ [1800 465-6020](tel:18004656020) 'ਤੇ ਕਾਲ ਕਰਕੇ ਉਪਲਬਧ ਹਨ। ਅਸੀਂ ਸਫ਼ਾਰਸ਼ ਕਰਦੇ ਹਾਂ ਕਿ ਤੁਸੀਂ ਬੀਮਾਯੁਕਤ ਘਟਨਾ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਦਾਅਵਾ ਕਰੋ।

ਜੇਕਰ ਤੁਹਾਡਾ ਦਾਅਵਾ ਮਨਜ਼ੂਰ ਹੋ ਜਾਂਦਾ ਹੈ, ਤਾਂ Canada Life CIBC ਨੂੰ ਲਾਭ ਦਾ ਭੁਗਤਾਨ ਕਰਦੀ ਹੈ, ਅਤੇ CIBC ਤੁਹਾਡੇ ਬੀਮੇ ਵਾਲੇ CIBC ਮੌਰਗੇਜ ਕਰਜ਼ੇ 'ਤੇ ਲਾਭ ਦਾ ਭੁਗਤਾਨ ਲਾਗੂ ਕਰਦੀ ਹੈ। Canada Life ਦੇ ਕੋਲ ਦਾਅਵੇ ਦਾਇਰ ਕਰਨ ਲਈ ਮਹੱਤਵਪੂਰਨ ਸਮਾਂ ਸੀਮਾਵਾਂ ਸਮੇਤ ਪੂਰੇ ਵੇਰਵਿਆਂ ਲਈ ਬੀਮੇ ਦਾ ਸਰਟੀਫਿਕੇਟ ਦੇਖੋ।

ਕੈਨੇਡਾ ਲਾਈਫ ਤੁਹਾਡੇ ਦਾਅਵੇ 'ਤੇ ਪ੍ਰਕਰਿਆ ਕਰਨ ਲਈ ਸਾਰੇ ਜ਼ਰੂਰੀ ਦਸਤਾਵੇਜ਼ ਪ੍ਰਾਪਤ ਹੋਣ ਤੋਂ ਬਾਅਦ 30 ਦਿਨਾਂ ਦੇ ਅੰਦਰ ਤੁਹਾਨੂੰ ਆਪਣੇ ਫੈਸਲੇ ਬਾਰੇ ਦੱਸੇਗੀ। ਜੇ ਤੁਸੀਂ ਆਪਣੇ ਦਾਅਵੇ ਬਾਰੇ ਕਸਿ ਫੈਸਲੇ ਨਾਲ ਸਹਮਿਤ ਨਹੀਂ ਹੋ, ਤਾਂ ਤੁਸੀਂ ਕਸਿ ਵੀ ਸਮੇਂ ਲਿਖਤੀ ਰੂਪ ਵਿੱਚ ਇਸ 'ਤੇ ਅਪੀਲ ਕਰ ਸਕਦੇ ਹੋ ਅਤੇ ਅਪੀਲ ਕਰਨ ਦੇ ਕਾਰਨ ਸ਼ਾਮਲ ਕਰ ਸਕਦੇ ਹੋ। ਤੁਹਾਡੇ ਦਾਅਵੇ ਦੀ ਸਮੀਖਿਆ ਦਾ ਸਮਰਥਨ ਕਰਨ ਲਈ ਲੋੜੀਂਦੇ ਕਸਿ ਵੀ ਡਾਕਟਰੀ ਸਬੂਤ ਦੀ ਲਾਗਤ ਤੁਹਾਡੇ ਆਪਣੇ ਖਰਚੇ 'ਤੇ ਹੋਵੇਗੀ।

## ਵਧੀਕ ਸਵਾਲਾਂ ਲਈ ਕਿਸ ਨਾਲ ਸੰਪਰਕ ਕਰਨਾ ਹੈ

ਕਰਿਪਾ ਕਰਕੇ Canada Life ਜਾਂ CIBC ਕ੍ਰੈਡਿਟ ਇੰਸ਼ੋਰੈਂਸ ਹੈਲਪਲਾਈਨ ਨਾਲ ਇੱਥੇ ਸੰਪਰਕ ਕਰੋ:

Canada Life

1 800 387-4495

canadalife.com

The Canada Life Assurance Company

330 University Avenue

Toronto, ON M5G 1R8

CIBC ਕ੍ਰੈਡਿਟਰ ਇੰਸ਼ੋਰੈਂਸ ਹੈਲਪਲਾਈਨ

1 800 465-6020

CIBC Creditor Customer Service

81 Bay Street

Toronto, ON M5J OE7

## CIBC ਬਾਰੇ ਜਾਣਕਾਰੀ

ਇਸ ਬੀਮੇ ਸੰਬੰਧੀ ਸੇਵਾਵਾਂ ਮੁਹੱਈਆ ਕਰਵਾਉਣ ਲਈ CIBC ਨੂੰ Canada Life ਤੋਂ ਫੀਸਾਂ ਪ੍ਰਾਪਤ ਹੁੰਦੀਆਂ ਹਨ। ਇਸ ਤੋਂ ਇਲਾਵਾ, ਗਰੁੱਪ ਪਾਲਿਸੀ ਤਹਿਤ ਜੋਖਮ ਲਈ ਮੁੜ ਤੋਂ ਬੀਮਾ ਹੋ ਸਕਦਾ ਹੈ, ਜੋ CIBC ਨਾਲ ਸਬੰਧਤ ਮੁੜ-ਬੀਮਾ ਕਰਨ ਵਾਲੇ ਬੀਮਾਕਾਰ ਕੋਲ ਸਮੁੱਚੇ ਰੂਪ ਵਿੱਚ ਜਾਂ ਅੰਸ਼ਕ ਰੂਪ ਵਿੱਚ ਹੋ ਸਕਦਾ ਹੈ। ਮੁੜ ਤੋਂ ਬੀਮਾ ਕਰਨ ਵਾਲਾ ਬੀਮਾਕਾਰ ਇਸ ਇੰਤਜ਼ਾਮ ਤਹਿਤ ਮੁੜ ਬੀਮੇ ਵਾਲੀ ਆਮਦਨ ਕਮਾਉਂਦਾ ਹੈ। CIBC ਵੱਲੋਂ ਇਸ ਬੀਮੇ ਨੂੰ ਪ੍ਰੋਤਸਾਹਿਤ ਕਰਨ ਵਾਲੇ ਪ੍ਰਤਨਿਧੀ ਮੁਆਵਜ਼ਾ ਪ੍ਰਾਪਤ ਕਰ ਸਕਦੇ ਹਨ।

- 1 ਕਰਿਪਾ ਕਰਕੇ [cibc.com/insurance](http://cibc.com/insurance) 'ਤੇ ਬੀਮੇ ਦਾ ਨਮੂਨਾ ਸਰਟੀਫਿਕੇਟ ਦੇਖੋ ਜਾਂ The Canada Life Assurance Company ਦੇ ਗਾਹਕ ਸੇਵਾ ਦਫ਼ਤਰ ਨੂੰ 1800 387-4495 'ਤੇ ਕਾਲ ਕਰੋ।
- 2 ਜੇਕਰ ਤੁਹਾਡੀ CIBC ਮੌਰਗੇਜ ਕਰਜ਼ਾ ਭੁਗਤਾਨ ਦੀ ਵਾਰਵਾਰਤਾ ਮਹੀਨਾਵਾਰ ਤੋਂ ਇਲਾਵਾ ਕੋਈ ਹੋਰ ਹੈ, ਤਾਂ ਤੁਹਾਡਾ ਬੀਮਾ ਪ੍ਰੀਮੀਅਮ ਉਸ ਅਨੁਸਾਰ ਵਵਿਸਥਤਿ ਕੀਤਾ ਜਾਵੇਗਾ।
- 3 ਸ਼ੁਰੂਆਤੀ ਬੀਮੇ ਦੀ ਰਕਮ ਤੁਹਾਡੇ CIBC ਮੌਰਗੇਜ ਕਰਜ਼ੇ ਲਈ ਪ੍ਰਦਾਨ ਕੀਤੀ ਗਈ ਬੀਮੇ ਦੀ ਵੱਧ ਤੋਂ ਵੱਧ ਡਾਲਰ ਰਕਮ ਹੈ ਜਿਵੇਂ ਕਿ ਬੀਮੇ ਦੇ ਸਰਟੀਫਿਕੇਟ ਵਿੱਚ ਵਰਣਨ ਕੀਤਾ ਗਿਆ ਹੈ।
- 4 ਤੁਹਾਡੇ ਬੀਮੇ ਦੇ ਪ੍ਰਭਾਵੀ ਹੋਣ ਦੌਰਾਨ ਤੁਹਾਡੇ ਪ੍ਰੀਮੀਅਮ ਨਹੀਂ ਬਦਲਦੇ ਹਨ ਜਦੋਂ ਤੱਕ ਪਾਲਿਸੀ ਦੇ ਅਧੀਨ ਪੂਰੇ ਸਮੂਹ ਲਈ ਪ੍ਰੀਮੀਅਮ ਦਰਾਂ ਨਹੀਂ ਬਦਲੀਆਂ ਜਾਂਦੀਆਂ।
- 5 ਨਸ਼ਿਚਤਿ ਮਹੀਨਾਵਾਰ ਲਾਭ ਦੀ ਰਕਮ ਦਾ ਮਤਲਬ ਹੈ:
  - i. ਜੇਕਰ ਤੁਹਾਡੀ ਬੀਮੇ ਦੀ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ: \$6500 ਦੇ ਵੱਧ ਤੋਂ ਵੱਧ ਮਹੀਨਾਵਾਰ ਲਾਭ ਤੱਕ, ਤੁਹਾਡੀ ਅਰਜ਼ੀ ਵਿੱਚ ਨਰਿਧਾਰਤ ਮਹੀਨਾਵਾਰ ਲਾਭ ਦੀ ਰਕਮ ਜੋ ਤੁਹਾਡੇ ਮਹੀਨਾਵਾਰ CIBC ਮੌਰਗੇਜ ਕਰਜ਼ੇ ਦੇ ਭੁਗਤਾਨਾਂ ਦੇ ਮੂਲ ਅਤੇ ਵਾਅਜ਼ ਵਾਲੇ ਹਿੱਸੇ 'ਤੇ ਅਧਾਰਤ ਹੈ (ਨੇੜਲੇ \$100 ਤੱਕ ਪੂਰਨ ਬਣਾਇਆ ਜਾਂਦਾ ਹੈ)।
  - ii. ਜੇਕਰ ਤੁਹਾਡੀ ਬੀਮੇ ਦੀ ਅਰਜ਼ੀ ਮਨਜ਼ੂਰ ਨਹੀਂ ਹੁੰਦੀ ਹੈ: ਜੇਕਰ ਤੁਸੀਂ ਤੁਹਾਡੇ ਕੋਲ ਮੌਜੂਦ ਪਛਿਲੀ ਕਵਰੇਜ ਦੇ ਆਧਾਰ 'ਤੇ ਕਵਰੇਜ ਲਈ ਯੋਗ ਹੋ, ਤਾਂ ਤੁਹਾਨੂੰ ਦੱਸੀ ਗਈ ਨਸ਼ਿਚਤਿ ਮਹੀਨਾਵਾਰ ਲਾਭ ਦੀ ਰਕਮ ਜਾਂਦੀ ਹੈ।
- ਧਿਆਨ ਦਿਓ: ਜੇਕਰ ਤੁਸੀਂ ਤੇਜ਼ ਕੀਤੇ ਗਏ ਮੌਰਗੇਜ ਕਰਜ਼ੇ ਦੇ ਭੁਗਤਾਨਾਂ ਦੀ ਚੋਣ ਕਰਦੇ ਹੋ ਤਾਂ ਤੁਹਾਡੀ ਨਸ਼ਿਚਤਿ ਮਹੀਨਾਵਾਰ ਲਾਭ ਰਕਮ ਨਹੀਂ ਬਦਲਦੀ।
- 6 ਜੇਕਰ ਤੁਹਾਡੀ CIBC ਮੌਰਗੇਜ ਭੁਗਤਾਨ ਦੀ ਵਾਰਵਾਰਤਾ ਮਹੀਨਾਵਾਰ ਤੋਂ ਇਲਾਵਾ ਹੈ, ਤਾਂ ਤੁਹਾਡਾ ਮਹੀਨਾਵਾਰ ਬੀਮਾ ਪ੍ਰੀਮੀਅਮ ਅਤੇ ਨਸ਼ਿਚਤਿ ਮਹੀਨਾਵਾਰ ਲਾਭ ਰਕਮ ਤੁਹਾਡੇ ਬੀਮੇ ਦੇ ਸਰਟੀਫਿਕੇਟ ਵਿੱਚ ਦਰਸਾਏ ਅਨੁਸਾਰ ਵਵਿਸਥਤਿ ਕੀਤੀ ਜਾਵੇਗੀ।

Canada Life ਅਤੇ ਡਜ਼ਾਈਨ The Canada Life Assurance Company ਦੇ ਟ੍ਰੇਡਮਾਰਕ ਹਨ।

® CIBC ਲੋਗੋ CIBC ਦਾ ਇੱਕ ਰਜਿਸਟਰਡ ਟ੍ਰੇਡਮਾਰਕ ਹੈ।